

 Print Page

Sri Guru Granth Sahib

Displaying 364 of

ਗੁਰ ਪਰਸਾਦੀ ਸੇਵ ਕਰਾਏ ॥੧॥

Gur Parasaadhee Saev Karaaeae ||1||

By Guru's Grace, one serves Him. ||1||

ਆਸਾ (ਮਃ ੩) (੪੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧

Raag Asa Guru Amar Das

ਗਿਆਨ ਰਤਨਿ ਸਭ ਸੋਝੀ ਹੋਇ ॥

Giaan Rathan Sabh Sojhee Hoe ||

With the jewel of spiritual wisdom, total understanding is obtained.

ਆਸਾ (ਮਃ ੩) (੪੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧

Raag Asa Guru Amar Das

ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥੧॥ ਰਹਾਉ ॥

Gur Parasaadh Agiaan Binaasai Anadhin Jaagai Vaekhai Sach Soe ||1|| Rehaao ||

By Guru's Grace, ignorance is dispelled; one then remains wakeful, night and day, and beholds the True Lord. ||1||Pause||

ਆਸਾ (ਮਃ ੩) (੪੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧

Raag Asa Guru Amar Das

ਮੋਹੁ ਗੁਮਾਨੁ ਗੁਰ ਸਬਦਿ ਜਲਾਏ ॥

Mohu Gumaan Gur Sabadh Jalaaee ||

Through the Word of the Guru's Shabad, attachment and pride are burnt away.

ਆਸਾ (ਮਃ ੩) (੪੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੨

Raag Asa Guru Amar Das

ਪੂਰੇ ਗੁਰ ਤੇ ਸੋਝੀ ਪਾਏ ॥

Poorae Gur Thae Sojhee Paaee ||

From the Perfect Guru, true understanding is obtained.

ਆਸਾ (ਮਃ ੩) (੪੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੨

Raag Asa Guru Amar Das

ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥

Anthar Mehal Gur Sabadh Pashhaanai ||

Through the Word of the Guru's Shabad, one realizes the Lord's Presence within.

ਆਸਾ (ਮਃ ੩) (੪੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੩

Raag Asa Guru Amar Das

ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥੨॥

Aavan Jaan Rehai Thhir Naam Samaanae ||2||

Then, one's coming and going cease, and one becomes stable, absorbed in the Naam, the Name of the Lord. ||2||

ਆਸਾ (ਮਃ ੩) (੪੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੩

Raag Asa Guru Amar Das

ਜੰਮਣੁ ਮਰਣਾ ਹੈ ਸੰਸਾਰੁ ॥

Janman Maranaa Hai Sansaar ||

The world is tied to birth and death.

ਆਸਾ (ਮਃ ੩) (੪੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੩

Raag Asa Guru Amar Das

ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥

Manamukh Achaeth Maaeiaa Mohu Gubaar ||

The unconscious, self-willed manmukh is enveloped in the darkness of Maya and emotional attachment.

ਆਸਾ (ਮਃ ੩) (੪੯) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੪

Raag Asa Guru Amar Das

ਪਰ ਨਿੰਦਾ ਬਹੁ ਕੂੜੁ ਕਮਾਵੈ ॥

Par Nindhaa Bahu Koorr Kamaavai ||

He slanders others, and practices utter falsehood.

ਆਸਾ (ਮਃ ੩) (੪੯) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੪

Raag Asa Guru Amar Das

ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥੩॥

Visattaa Kaa Keerraa Visattaa Maahi Samaavai ||3||

He is a maggot in manure, and into manure he is absorbed. ||3||

ਆਸਾ (ਮਃ ੩) (੪੯) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੪

Raag Asa Guru Amar Das

ਸਤਸੰਗਤਿ ਮਿਲਿ ਸਭ ਸੋਝੀ ਪਾਏ ॥

Sathasangath Mil Sabh Sojhee Paaeae ||

Joining the True Congregation, the Sat Sangat, total understanding is obtained.

ਆਸਾ (ਮਃ ੩) (੪੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੫

Raag Asa Guru Amar Das

ਗੁਰ ਕਾ ਸਬਦੁ ਹਰਿ ਭਗਤਿ ਦ੍ਰਿੜਾਏ ॥

Gur Kaa Sabadh Har Bhagath Dhrirraaeae ||

Through the Word of the Guru's Shabad, devotional love for the Lord is implanted.

ਆਸਾ (ਮਃ ੩) (੪੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੫

Raag Asa Guru Amar Das

ਭਾਣਾ ਮੰਨੇ ਸਦਾ ਸੁਖੁ ਹੋਇ ॥

Bhaanaa Mannae Sadhaa Sukh Hoe ||

One who surrenders to the Lord's Will is peaceful forever.

ਆਸਾ (ਮਃ ੩) (੪੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੫

Raag Asa Guru Amar Das

ਨਾਨਕ ਸਚਿ ਸਮਾਵੈ ਸੋਇ ॥੪॥੧੦॥੪੯॥

Naanak Sach Samaavai Soe ||4||10||49||

O Nanak, he is absorbed into the True Lord. ||4||10||49||

ਆਸਾ (ਮਃ ੩) (੪੯) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੬

Raag Asa Guru Amar Das

ਆਸਾ ਮਹਲਾ ੩ ਪੰਚਪਦੇ ॥

Aasaa Mehalaa 3 Panchapadhae ||

Aasaa, Third Mehl, Panch-Padas:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੪

ਸਬਦਿ ਮਰੈ ਤਿਸੁ ਸਦਾ ਅਨੰਦ ॥

Sabadh Marai This Sadhaa Anandh ||

One who dies in the Word of the Shabad, finds eternal bliss.

ਆਸਾ (ਮਃ ੩) (੫੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੬

Raag Asa Guru Amar Das

ਸਤਿਗੁਰ ਭੇਟੇ ਗੁਰ ਗੋਬਿੰਦ ॥

Sathigur Bhaettae Gur Gobindh ||

He is united with the True Guru, the Guru, the Lord God.

ਆਸਾ (ਮਃ ੩) (੫੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੭

Raag Asa Guru Amar Das

ਨਾ ਫਿਰਿ ਮਰੈ ਨ ਆਵੈ ਜਾਇ ॥

Naa Fir Marai N Aavai Jaae ||

He does not die any more, and he does not come or go.

ਆਸਾ (ਮਃ ੩) (੫੦) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੭

Raag Asa Guru Amar Das

ਪੂਰੇ ਗੁਰ ਤੇ ਸਾਚਿ ਸਮਾਇ ॥੧॥

Poorae Gur Thae Saach Samaae ||1||

Through the Perfect Guru, he merges with the True Lord. ||1||

ਆਸਾ (ਮਃ ੩) (੫੦) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੭

Raag Asa Guru Amar Das

ਜਿਨ੍ ਕਉ ਨਾਮੁ ਲਿਖਿਆ ਧੁਰਿ ਲੇਖੁ ॥

Jinh Ko Naam Likhiaa Dhhur Laekh ||

One who has the Naam, the Name of the Lord, written in his pre-ordained destiny,

ਆਸਾ (ਮਃ ੩) (੫੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੭

Raag Asa Guru Amar Das

ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥੧॥ ਰਹਾਉ ॥

Thae Anadhin Naam Sadhaa Dhhiaavehi Gur Poorae Thae Bhagath Visaekh ||1|| Rehaao ||

Night and day, meditates forever on the Naam; he obtains the wondrous blessing of devotional love from the Perfect Guru. ||1||Pause||

ਆਸਾ (ਮਃ ੩) (੫੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੮

Raag Asa Guru Amar Das

ਜਿਨ੍ ਕਉ ਹਰਿ ਪ੍ਰਭੁ ਲੇਖੇ ਮਿਲਾਇ ॥

Jinh Ko Har Prabh Leae Milaae ||

Those, whom the Lord God has blended with Himself

ਆਸਾ (ਮਃ ੩) (੫੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੮

Raag Asa Guru Amar Das

ਤਿਨ੍ ਕੀ ਗਹਣ ਗਤਿ ਕਹੀ ਨ ਜਾਇ ॥

Thinh Kee Gehan Gath Kehee N Jaae ||

Their sublime state cannot be described.

ਆਸਾ (ਮਃ ੩) (੫੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੯

Raag Asa Guru Amar Das

ਪੂਰੈ ਸਤਿਗੁਰ ਦਿਤੀ ਵਡਿਆਈ ॥

Poorai Sathigur Dhithee Vaddiaaee ||

The Perfect True Guru has given the Glorious Greatness,

ਆਸਾ (ਮਃ ੩) (੫੦) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੯

Raag Asa Guru Amar Das

ਉਤਮ ਪਦਵੀ ਹਰਿ ਨਾਮਿ ਸਮਾਈ ॥੨॥

Ootham Padhavee Har Naam Samaaee ||2||

Of the most exalted order, and I am absorbed into the Lord's Name. ||2||

ਆਸਾ (ਮਃ ੩) (੫੦) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੦

Raag Asa Guru Amar Das

ਜੋ ਕਿਛੁ ਕਰੇ ਸੁ ਆਪੇ ਆਪਿ ॥

Jo Kishh Karæ S Aapæ Aap ||

Whatever the Lord does, He does all by Himself.

ਆਸਾ (ਮਃ ੩) (੫੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੦

Raag Asa Guru Amar Das

ਏਕ ਘੜੀ ਮਹਿ ਥਾਪਿ ਉਥਾਪਿ ॥

Eaek Gharree Mehi Thhaap Outhhaap ||

In an instant, He establishes, and disestablishes.

ਆਸਾ (ਮਃ ੩) (੫੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੦

Raag Asa Guru Amar Das

ਕਹਿ ਕਹਿ ਕਹਣਾ ਆਖਿ ਸੁਣਾਏ ॥

Kehi Kehi Kehanaa Aakh Sunaaeae ||

By merely speaking, talking, shouting and preaching about the Lord,

ਆਸਾ (ਮਃ ੩) (੫੦) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੧

Raag Asa Guru Amar Das

ਜੇ ਸਉ ਘਾਲੇ ਥਾਇ ਨ ਪਾਏ ॥੩॥

Jae So Ghaalæ Thhaae N Paaeae ||3||

Even hundreds of times, the mortal is not approved. ||3||

ਆਸਾ (ਮਃ ੩) (੫੦) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੧

Raag Asa Guru Amar Das

ਜਿਨ੍ਹ ਕੈ ਪੋਤੈ ਪੁੰਨੁ ਤਿਨ੍ਹ ਗੁਰੂ ਮਿਲਾਏ ॥

Jinh Kai Pothai Punn Thinhæ Guroo Milaaeae ||

The Guru meets with those, who take virtue as their treasure;

ਆਸਾ (ਮਃ ੩) (੫੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੧

Raag Asa Guru Amar Das

ਸਚੁ ਬਾਣੀ ਗੁਰੁ ਸਬਦੁ ਸੁਣਾਏ ॥

Sach Baanee Gur Sabadh Sunaaeae ||

They listen to the True Word of the Guru's Bani, the Shabad.

ਆਸਾ (ਮਃ ੩) (੫੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੨

Raag Asa Guru Amar Das

ਜਹਾਂ ਸਬਦੁ ਵਸੈ ਤਹਾਂ ਦੁਖੁ ਜਾਏ ॥

Jehaan Sabadh Vasai Thehaan Dhukh Jaaee ॥

Pain departs, from that place where the Shabad abides.

ਆਸਾ (ਮਃ ੩) (੫੦) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੨

Raag Asa Guru Amar Das

ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥੪॥

Giaan Rathan Saachai Sehaj Samaae ॥4॥

By the jewel of spiritual wisdom, one is easily absorbed into the True Lord. ॥4॥

ਆਸਾ (ਮਃ ੩) (੫੦) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੨

Raag Asa Guru Amar Das

ਨਾਵੈ ਜੇਵਡੁ ਹੋਰੁ ਧਨੁ ਨਾਹੀ ਕੋਇ ॥

Naavai Jaevadd Hor Dhhan Naahee Koe ॥

No other wealth is as great as the Naam.

ਆਸਾ (ਮਃ ੩) (੫੦) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੩

Raag Asa Guru Amar Das

ਜਿਸ ਨੋ ਬਖਸੇ ਸਾਚਾ ਸੋਇ ॥

Jis No Bakhasae Saachaa Soe ॥

It is bestowed only by the True Lord.

ਆਸਾ (ਮਃ ੩) (੫੦) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੩

Raag Asa Guru Amar Das

ਪੂਰੈ ਸਬਦਿ ਮੰਨਿ ਵਸਾਏ ॥

Poorai Sabadh Mann Vasaaee ॥

Through the Perfect Word of the Shabad, it abides in the mind.

ਆਸਾ (ਮਃ ੩) (੫੦) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੩

Raag Asa Guru Amar Das

ਨਾਨਕ ਨਾਮਿ ਰਤੇ ਸੁਖੁ ਪਾਏ ॥੫॥੧੧॥੫੦॥

Naanak Naam Rathae Sukh Paaee ॥5॥11॥50॥

O Nanak, imbued with the Naam, peace is obtained. ॥5॥11॥50॥

ਆਸਾ (ਮਃ ੩) (੫੦) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੪

Raag Asa Guru Amar Das

ਆਸਾ ਮਹਲਾ ੩ ॥

Aasaa Mehalaa 3 ॥

Aasaa, Third Mehl:

ਆਸਾ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੬੪

ਨਿਰਤਿ ਕਰੇ ਬਹੁ ਵਾਜੇ ਵਜਾਏ ॥

Nirath Karae Bahu Vaajae Vajaaeae ||

One may dance and play numerous instruments;

ਆਸਾ (ਮਃ ੩) (੫੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੪

Raag Asa Guru Amar Das

ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥

Eihu Man Andhhaa Bolaa Hai Kis Aakh Sunaaeae ||

But this mind is blind and deaf, so for whose benefit is this speaking and preaching?

ਆਸਾ (ਮਃ ੩) (੫੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੫

Raag Asa Guru Amar Das

ਅੰਤਰਿ ਲੋਭੁ ਭਰਮੁ ਅਨਲ ਵਾਉ ॥

Anthar Lobh Bharam Anal Vaao ||

Deep within is the fire of greed, and the dust-storm of doubt.

ਆਸਾ (ਮਃ ੩) (੫੧) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੫

Raag Asa Guru Amar Das

ਦੀਵਾ ਬਲੈ ਨ ਸੋਝੀ ਪਾਇ ॥੧॥

Dheevaa Balai N Sojhee Paae ||1||

The lamp of knowledge is not burning, and understanding is not obtained. ||1||

ਆਸਾ (ਮਃ ੩) (੫੧) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੫

Raag Asa Guru Amar Das

ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥

Guramukh Bhagath Ghatt Chanaan Hoe ||

The Gurmukh has the light of devotional worship within his heart.

ਆਸਾ (ਮਃ ੩) (੫੧) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੬

Raag Asa Guru Amar Das

ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥੧॥ ਰਹਾਉ ॥

Aap Pashhaan Milai Prabh Soe ||1|| Rehaao ||

Understanding his own self, he meets God. ||1||Pause||

ਆਸਾ (ਮਃ ੩) (੫੧) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੬

Raag Asa Guru Amar Das

ਗੁਰਮੁਖਿ ਨਿਰਤਿ ਹਰਿ ਲਾਗੈ ਭਾਉ ॥

Guramukh Nirath Har Laagai Bhaao ||

The Gurmukh's dance is to embrace love for the Lord;

ਆਸਾ (ਮਃ ੩) (੫੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੬

Raag Asa Guru Amar Das

ਪੂਰੇ ਤਾਲ ਵਿਚਹੁ ਆਪੁ ਗਵਾਇ ॥

Poorae Thaal Vichahu Aap Gavaae ॥

To the beat of the drum, he sheds his ego from within.

ਆਸਾ (ਮਃ ੩) (੫੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੭

Raag Asa Guru Amar Das

ਮੇਰਾ ਪ੍ਰਭੁ ਸਾਚਾ ਆਪੇ ਜਾਣੁ ॥

Maeraa Prabh Saachaa Aapae Jaan ॥

My God is True; He Himself is the Knower of all.

ਆਸਾ (ਮਃ ੩) (੫੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੭

Raag Asa Guru Amar Das

ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥੨॥

Gur Kai Sabadh Anthar Breham Pashhaan ॥2॥

Through the Word of the Guru's Shabad, recognize the Creator Lord within yourself. ॥2॥

ਆਸਾ (ਮਃ ੩) (੫੧) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੭

Raag Asa Guru Amar Das

ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥

Guramukh Bhagath Anthar Preeth Piaar ॥

The Gurmukh is filled with devotional love for the Beloved Lord.

ਆਸਾ (ਮਃ ੩) (੫੧) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੮

Raag Asa Guru Amar Das

ਗੁਰ ਕਾ ਸਬਦੁ ਸਹਜਿ ਵੀਚਾਰੁ ॥

Gur Kaa Sabadh Sehaj Veechaar ॥

He intuitively reflects upon the Word of the Guru's Shabad.

ਆਸਾ (ਮਃ ੩) (੫੧) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੮

Raag Asa Guru Amar Das

ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥

Guramukh Bhagath Jugath Sach Soe ॥

For the Gurmukh, loving devotional worship is the way to the True Lord.

ਆਸਾ (ਮਃ ੩) (੫੧) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੯

Raag Asa Guru Amar Das

ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥੩॥

Paakhandd Bhagath Nirath Dhukh Hoe ||3||

But the dances and the worship of the hypocrites bring only pain. ||3||

ਆਸਾ (ਮਃ ੩) (੫੧) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੬੪ ਪੰ. ੧੯

Raag Asa Guru Amar Das

ਏਹਾ ਭਗਤਿ ਜਨੁ ਜੀਵਤ ਮਰੈ ॥

Eaehaa Bhagath Jan Jeevath Marai ||

True Devotion is to remain dead while yet alive.

ਆਸਾ (ਮਃ ੩) (੫੧) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੬੫ ਪੰ. ੧੯

Raag Asa Guru Amar Das